

## ਇਨਫਲਊਐਂਜ਼ਾ ਮਹਾਮਾਰੀ ਦੌਰਾਨ ਤੰਦਰਸਤ ਰਹਿਣਾ Staying Healthy During an Influenza Pandemic

### ਇਨਫਲਊਐਂਜ਼ਾ ਕੀ ਹੈ?

ਇਨਫਲਊਐਂਜ਼ਾ ਜਾਂ “ਫਲੂ” ਸਾਰ ਦੀ ਇਕ ਆਮ ਬੀਮਾਰੀ ਹੈ ਜਿਹੜੀ ਇਕ ਵਾਇਰਸ ਕਾਰਨ ਲੱਗਦੀ ਹੈ। ਹਰੇਕ ਸਾਲ ਫਲੂ ਦੇ ਵਾਇਰਸ ਪੱਤੜੜ ਅਤੇ ਸਰਦੀਆਂ ‘ਚ ਬੀਮਾਰੀ ਫੈਲਾਉਂਦੇ ਹਨ। ਇਹ ਇਸ ਲਈ ਹੈ ਕਿਉਂਕਿ ਹਰੇਕ ਸਾਲ ਫਲੂ ਵਾਇਰਸ ਥੋੜਾ ਜਿਹਾ ਬਦਲ ਜਾਂਦਾ ਹੈ, ਇਸ ਲਈ ਸਾਡੇ ਸਰਦੀਆਂ ਨੇ ਪਿਛਲੀ ਵਾਰੀ ਵਾਲੇ ਵਾਇਰਸ ਵਿਰੁੱਧ ਜੋ ਸਰ੍ਹਿਆ ਜਾਂ ਲੜਨ ਦੀ ਕਾਬਲੀਅਤ ਪੈਦਾ ਕੀਤੀ ਹੁੰਦੀ ਹੈ ਉਹ ਬਹੁਤੀ ਅਸਰਦਾਰ ਨਹੀਂ ਰਹਿ ਜਾਂਦੀ।

ਫਲੂ ਆਸਾਨੀ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਖੰਘਣ ਅਤੇ ਛਿੱਕਣ ਤੇ ਹੱਥਾਂ ਦੁਆਰਾ ਫੈਲਦਾ ਹੈ, ਜਿਹੜੇ ਹੱਥ ਤੁਹਾਡੀਆਂ ਅੱਖਾਂ, ਮੂੰਹ ਜਾਂ ਨੌਕ ਨੂੰ ਲੱਗੇ ਹੁੰਦੇ ਹਨ। ਫਲੂ ਦੇ ਰੋਗ-ਲੱਛਣ ਅਚਾਨਕ ਉਭਰ ਸਕਦੇ ਹਨ ਅਤੇ ਇਨ੍ਹਾਂ ‘ਚ ਬੁਖਾਰ, ਖੰਘ, ਬਕਾਵਟ, ਸਿਰ ਪੀੜ, ਪੱਠਿਆਂ ਦਾ ਦਰਦ, ਨੌਕ ਵਗਣਾਂ ਅਤੇ ਗਲੇ ਦਾ ਦੁਖਣਾਂ ਸ਼ਾਮਲ ਹੋ ਸਕਦੇ ਹਨ। ਬਹੁਤੇ ਮਾਤ੍ਰੇ ਰੋਗ-ਲੱਛਣ ਆਮ ਤੌਰ ‘ਤੇ ਕਰੀਬ ਪੰਜ ਦਿਨ ਰਹਿੰਦੇ ਹਨ ਪਰ ਖੰਘ ਦੇ ਤੋਂ ਤਿੰਨ ਹਫ਼ਤਿਆਂ ਤੱਕ ਲੱਗੀ ਰਹਿ ਸਕਦੀ ਹੈ। ਕਈ ਵਾਰੀ ਫਲੂ ਵਾਲੇ ਬੱਚਿਆਂ ਨੂੰ ਜੀਅ ਕੱਚਾ ਹੋਣਾਂ, ਉਲਟੀਆਂ ਜਾਂ ਟੱਟੀਆਂ ਲੱਗ ਸਕਦੀਆਂ ਹਨ।

ਭਾਵੇਂ ਜੁਕਾਮ ਅਤੇ ਹੋਰ ਵਾਇਰਸ ਵੀ ਇਹੋ ਜਿਹੇ ਰੋਗ ਲੱਛਣ ਪੈਦਾ ਕਰ ਸਕਦੇ ਹਨ ਪਰ ਇਨਫਲਊਐਂਜ਼ਾ ਵਿਅਕਤੀ ਨੂੰ ਹੋਰ ਵਾਇਰਸਾਂ ਨਾਲੋਂ ਜ਼ਿਆਦਾ ਕਮਜ਼ੋਰ ਕਰਦਾ ਹੈ। ਇਨਫੈਕਸ਼ਨ ਵਾਲੇ ਤਕਰੀਬਨ 20 ਪ੍ਰਤੀਸ਼ਤ ਵਿਅਕਤੀਆਂ ‘ਚ ਕੋਈ ਰੋਗ-ਲੱਛਣ ਨਹੀਂ ਉਪਜਦਾ। ਹੋਰਨਾਂ ‘ਚ ਰੋਗ-ਲੱਛਣ ਮੱਧਮ ਤੋਂ ਲੈ ਕੇ ਬਹੁਤ ਮਾਤ੍ਰੇ ਹੋ ਸਕਦੇ ਹਨ। ਥੈਰ, ਜੇਕਰ ਇਨਫੈਕਸ਼ਨ ਹੋ ਜਾਵੇ ਤਾਂ ਬਹੁਤ ਛੋਟੇ ਬੱਚੇ, ਗੰਭੀਰ ਬੀਮਾਰੀ ਵਾਲੇ ਵਿਅਕਤੀ ਅਤੇ ਬਿਰਧੁਆਨ ਵੱਡੇ ਸਿਹਤਮੰਦ ਬੱਚਿਆਂ ਜਾਂ ਬਾਲਗਾਂ ਨਾਲੋਂ ਜ਼ਿਆਦਾ ਸੱਖਿਆਂ ਬਹੁਤੇ ਬੀਮਾਰ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਲੋੜ ਪੈ ਸਕਦੀ ਹੈ। ਕੈਨੇਡਾ ‘ਚ ਹਰੇਕ ਸਾਲ 7000 ਲੋਕ ਇਨਫਲਊਐਂਜ਼ਾ ਜਾਂ ਇਸ ਦੀਆਂ ਜਟਿਲਤਾਵਾਂ ਕਾਰਨ ਮਰਦੇ ਹਨ। 65 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਫਲੂ ਕਾਰਨ ਮਰ ਜਾਣ ਦਾ ਖਤਰਾ ਸਭ ਤੋਂ ਵੱਧ ਹੈ।

### ਫਲੂ ਮਹਾਮਾਰੀ ਵੱਖਰੀ ਕਿਵੇਂ ਹੈ?

ਫਲੂ ਮਹਾਮਾਰੀ ਉਦੋਂ ਵਾਪਰਦੀ ਹੈ ਜਦੋਂ ਕਿਸੇ ਨਵੀਂ ਪ੍ਰਕਾਰ ਦਾ ਇਨਫਲਊਐਂਜ਼ਾ ਵਾਇਰਸ, ਜਿਹੜਾ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਸੱਖਿਆਂ ਫੈਲ ਸਕਦਾ ਹੋਵੇ, ਉਹ ਪੈਦਾ ਹੋ ਜਾਂਦਾ ਹੈ ਅਤੇ ਤੇਜ਼ੀ ਨਾਲ ਸਾਰੀ ਦੁਨੀਆਂ ‘ਚ ਫੈਲ ਜਾਂਦਾ ਹੈ। ਕਿਉਂਕਿ ਲੋਕਾਂ ਪਾਸ ਨਵੇਂ ਵਾਇਰਸ ਤੋਂ ਬਚਣ ਲਈ ਕੋਈ ਸੁਰੱਖਿਆ ਨਹੀਂ ਹੁੰਦੀ, ਇਸ ਲਈ ਇਹ ਸੱਸਮੀ ਫਲੂ ਨਾਲੋਂ ਵਧੇਰੇ ਲੋਕਾਂ ਨੂੰ ਬੀਮਾਰ ਕਰਨ ਅਤੇ ਵੱਡੀ ਗਿਣਤੀ ‘ਚ ਮੌਤਾਂ ਕਰਨ ਦਾ ਕਾਰਨ ਬਣ ਸਕਦਾ ਹੈ।

ਬੀਤੇ ਘੱਟੋਂ ਘੱਟ 500 ਸਾਲਾਂ ‘ਚ ਇਨਫਲਊਐਂਜ਼ਾ ਮਹਾਮਾਰੀ ਹਰੇਕ ਦਸ ਤੋਂ ਚਾਲੀ ਸਾਲਾਂ ‘ਚ ਵਾਪਰਦੀ ਆਈ ਹੈ। ਬੀਤੀ ਸਦੀ ‘ਚ ਤਿੰਨ ਫਲੂ ਮਹਾਮਾਰੀਆਂ ਹੋਈਆਂ ਤੇ ਅੰਤਲੀ 1968 ‘ਚ ਵਾਪਰੀ। ਸਭ ਤੋਂ ਵੱਧ ਮਾਰੂ, ਜਿਸਨੂੰ ਆਮ ਕਰਕੇ “ਸਪੈਨਿਸ਼ ਫਲੂ” ਮਹਾਮਾਰੀ ਕਿਹਾ ਗਿਆ-1918 ‘ਚ ਵਾਪਰੀ।

ਕੋਈ ਵੀ ਸਹੀ ਭਵਿੱਖਬਾਣੀ ਨਹੀਂ ਕਰ ਸਕਦਾ ਕਿ ਕੋਈ ਮਹਾਮਾਰੀ ਕਦੋਂ ਵਾਪਰੇਗੀ, ਪਰ ਇਹ ਛੇਤੀ ਹੀ ਹੋ ਸਕਦੀ ਹੈ। ਇਸ ਲਈ ਲੋਕਾਂ ਅਤੇ ਭਾਈਚਾਰਿਆਂ ਨੂੰ ਹੁਣ ਜ਼ਰੂਰ ਤਿਆਰ ਹੋਣਾਂ ਚਾਹੀਦਾ ਹੈ, ਇਹ ਯਕੀਨੀ ਬਣਾਉਣ ਲਈ ਕਿ ਉਹ ਜਦੋਂ ਲੋੜ ਪਵੇ ਇਸਦਾ ਮੁਕਾਬਲਾ ਕਰਨ ਲਈ ਤਿਆਰ ਹਨ।

### ਇਨਫਲਊਐਂਜ਼ਾ ਕਿਵੇਂ ਫੈਲਦਾ ਹੈ?

ਫਲੂ ਹੇਠ ਲਿਖਿਆਂ ਦੁਆਰਾ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਬੜੀ ਸੌਖੀ ਤਰ੍ਹਾਂ ਫੈਲਦਾ ਹੈ:

- ਸੁਖਮ ਜਲਵਾਸਪ ਜਿਹੜੇ ਇਨਫੈਕਸ਼ਨ ਵਾਲੇ ਕਿਸੇ ਵਿਅਕਤੀ ਦੇ ਖੰਘਣ ਜਾਂ ਛਿੱਕਣ ਤੋਂ ਬਾਦ ਹਵਾ ‘ਚ ਰਹਿ ਜਾਂਦੇ ਹਨ, ਨੂੰ ਸਾਹ ਰਾਹੀਂ ਅੰਦਰ ਲੈ ਜਾਣ ਦੁਆਰਾ;
- ਇਨਫੈਕਸ਼ਨ ਵਾਲੇ ਕਿਸੇ ਵਿਅਕਤੀ ਦੇ ਨੌਕ ਜਾਂ ਅੱਖ ‘ਚ ਵਿਚ ਦ੍ਰਵ ਦੇ ਸੁਖਮ ਜਲਵਾਸਪ ਛੂਹ ਲੈਣ ਮਗਰੋਂ ਫਿਰ ਆਪਣੀਆਂ ਅੱਖਾਂ, ਨੌਕ ਜਾਂ ਮੂੰਹ ਨੂੰ ਛੂਹ ਲੈਣ ਦੁਆਰਾ; ਅਤੇ
- ਉਹ ਵਸਤੋਂ, ਜਿਵੇਂ ਕਿ ਗੰਦੇ ਟਿਸੂ ਪੇਪਰ ਜਾਂ ਤਲ, ਜਿਹੜੇ ਪਹਿਲਾਂ ਇਨਫੈਕਸ਼ਨ ਵਾਲੇ ਕਿਸੇ ਵਿਅਕਤੀ ਦੁਆਰਾ ਫੜ੍ਹੇ ਗਏ ਹੋਣ, ਨੂੰ ਛੂਹ ਲੈਣ ਮਗਰੋਂ ਫਿਰ ਆਪਣੀਆਂ ਅੱਖਾਂ, ਨੌਕ ਜਾਂ ਮੂੰਹ ਨੂੰ ਛੂਹ ਲੈਣ ਦੁਆਰਾ।

ਫਲੂ ਵਾਇਰਸ ਦਰਵਾਜ਼ਿਆਂ ਦੀਆਂ ਮੁੱਠਾਂ ਵਰਗੇ ਸਖਤ ਤਲਾਂ ਤੋਂ ਬਾਰਾਂ ਘੰਟਿਆਂ ਤੱਕ ਦੇ ਸਮੇਂ ਤੱਕ ਅਤੇ ਟਿਸੂ ਪੇਪਰਾਂ ਵਰਗੇ ਨਰਮ/ਛੇਕਦਾਰ ਤਲਾਂ ਤੋਂ ਕਈ ਮਿੰਟਾਂ ਦੇ ਸਮੇਂ ਤੱਕ ਫੈਲ ਸਕਦੇ ਹਨ। ਵਾਇਰਸ ਹੱਥਾਂ ਉੱਪਰ ਵੀ ਪੰਜ ਮਿੰਟਾਂ ਦੇ ਸਮੇਂ ਤੱਕ ਜਿਉਂਦਾ ਰਹਿ ਸਕਦਾ ਹੈ। ਇਸੇ ਲਈ ਹੀ ਆਪਣੇ ਹੱਥਾਂ ਨੂੰ ਅਕਸਰ ਧੋਣਾਂ, ਜਨਤਕ ਬਾਵਾਂ ‘ਤੇ ਤਲਾਂ ਨੂੰ ਨਾ ਛੂਹਣਾਂ ਅਤੇ ਆਪਣੇ ਹੱਥਾਂ, ਆਪਣੇ ਮੂੰਹ ਜਾਂ ਨੌਕ ‘ਚ ਨਾ ਵਾੜਨਾਂ ਇਨ੍ਹਾਂ ਮਹੱਤਵਪੂਰਨ ਹੈ।

ਇਨਫੈਕਸ਼ਨ ਵਾਲਾ ਵਿਅਕਤੀ ਰੋਗ-ਲੱਛਣਾਂ ਦੇ ਉਭਰਨ ਤੋਂ ਤਕਰੀਬਨ ਇਕ ਦਿਨ ਪਹਿਲਾਂ ਤੋਂ ਲੈ ਕੇ ਰੋਗ ਲੱਛਣਾਂ ਦੇ ਉਭਰ ਹਟਣ ਤੋਂ ਮਗਰੋਂ ਦੇ ਕੋਈ ਪੰਜ ਦਿਨਾਂ ਤੱਕ ਫਲੂ ਦੇ ਵਾਇਰਸ ਫੈਲਾ ਸਕਦਾ ਹੈ, ਅਤੇ ਬੱਚਿਆਂ ਜਾਂ ਕੁਝ ਬਾਲਗਾਂ ‘ਚ ਇਹ ਸਮਾਂ ਇਸ ਤੋਂ ਵੀ ਲੰਬਾ ਹੋ ਸਕਦਾ ਹੈ।

### ਮੈਂ ਬੀਮਾਰ ਹੋਣ ਤੋਂ ਬਚੇ ਰਹਿਣ ਲਈ ਕਰ ਸਕਦਾ/ਸਕਦੀ ਹਾਂ?

ਫਲੂ ਮਹਾਮਾਰੀ ਦੌਰਾਨ ਫਲੂ ਦਾ ਟੀਕਾ, ਜਦੋਂ ਉਪਲਬਧ ਹੋਵੇ, ਮੁੱਢਲੀ ਜਨਤਕ ਸਿਹਤ ਦਾ ਪਹਿਲਾ ਇਲਜਾ ਹੈ। ਸੁਬਾਈ ਸਰਕਾਰ ਫੈਡਰਲ ਸਰਕਾਰ ਅਤੇ ਦੁਸਰੇ ਸੁਬਾਈਆਂ ਤੇ ਟੈਰੈਟਰੀਆਂ ਨਾਲ ਇਹ ਯਕੀਨੀ ਬਣਾਉਣ ਲਈ ਰਲਕੇ ਕੰਮ ਕਰ ਰਹੀ ਹੈ ਕਿ ਸਾਰੇ ਕੈਨੇਡਾ ਨਿਵਾਸੀਆਂ ਵਾਸਤੇ ਫਲੂ ਦੇ ਕਾਫ਼ੀ ਟੀਕੇ ਉਪਲਬਧ ਹੋਣ। ਕਿਉਂਕਿ ਮਹਾਮਾਰੀ ਦੌਰਾਨ ਹੋ ਸਕਦਾ ਹੈ ਕਿ ਟੀਕਾ ਜਲਦੀ ਉਪਲਬਧ ਨਾ ਹੋਵੇ ਇਸ ਲਈ ਇਹ ਮਹੱਤਵਪੂਰਨ ਗੱਲ ਹੈ ਕਿ ਆਪਣੇ ਅਤੇ ਆਪਣੇ ਪਰਿਵਾਰ ਦੇ ਬਚਾਅ ਵਾਸਤੇ ਹੋਰ ਢੰਗਾਂ ਤਗੀਕਿਆਂ ਬਾਰੇ ਸਿਖਿਆ ਜਾਵੇ ਉਨ੍ਹਾਂ ਨੂੰ ਵਰਤਿਆ ਜਾਵੇ।

ਕਈ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਤੁਸੀਂ ਫਲ੍ਹ ਨਾਲ ਬੀਮਾਰ ਹੋਣ ਦੇ ਆਪਣੇ ਮੌਕੇ ਘੱਟ ਕਰਨ ਅਤੇ ਜੇਕਰ ਤੁਹਾਨੂੰ ਇਨਫੈਕਸ਼ਨ ਹੋ ਜਾਵੇ ਤਾਂ ਇਸਨੂੰ ਦੂਜਿਆਂ ਤੱਕ ਪੁੱਜਣ ਤੋਂ ਰੋਕਣ ਵਾਸਤੇ ਕਰ ਸਕਦੇ ਹੋ।

- ਸਿਹਤ ਵਾਸਤੇ ਵਧੀਆ ਅਭਿਆਸਾਂ ਦੀ ਭੁਟੀਨ ਬਣਾਓ** ਜਿਵੇਂ ਚੰਗਾ ਖਾਣਾਂ, ਕਾਢੀ ਸੌਂਹਾਂ ਅਤੇ ਬਾਕਾਇਦਾ ਸਰੀਰਕ ਅਭਿਆਸ ਕਰਨਾਂ;
- ਹਰੇਕ ਸਾਲ ਫਲ੍ਹ ਦਾ ਟੀਕਾ ਲਗਵਾਓ**। ਹਰੇਕ ਸਾਲ ਆਪਣੇ ਆਪ ਨੂੰ ਫਲ੍ਹ ਨਾਲ ਬਿਮਾਰ ਹੋਣ ਤੋਂ ਬਚਾਉਂਣ ਲਈ ਇਹ ਸਭ ਤੋਂ ਚੰਗਾ ਤਰੀਕਾ ਹੈ। ਹਰੇਕ ਸਾਲ ਟੀਕਾ ਲਗਵਾਓਂਣ ਦੁਆਰਾ ਤੁਸੀਂ ਇਹ ਯਕੀਨੀ ਬਣਾਉਂਣ ਲਈ ਵੀ ਮਦਦ ਕਰੋਗੇ ਕਿ ਕੈਨੇਡਾ ਪਾਸ ਕਿਸੇ ਮਹਾਂਮਾਰੀ ਦੌਰਾਨ ਸਾਰੇ ਕੈਨੇਡਾ ਨਿਵਾਸੀਆਂ ਵਾਸਤੇ ਕਾਢੀ ਟੀਕੇ ਬਣਾਉਂਣ ਵਾਸਤੇ ਪ੍ਰਬੰਧ ਹੋਣ। ਜੇਕਰ ਤੁਸੀਂ 65 ਸਾਲ ਤੋਂ ਵੱਧ ਉਮਰ ਦੇ ਹੋ ਤਾਂ ਤੁਸੀਂ ਨੁਮੋਕੋਲ ਇਨਫੈਕਸ਼ਨ ਤੋਂ ਆਪਣੇ ਬਚਾਅ ਵਾਸਤੇ ਟੀਕੇ ਬਾਰੇ ਆਪਣੇ ਡਾਕਟਰ ਨੂੰ ਪੁੱਛੋ।
- ਆਪਣੇ ਹੱਥ ਅਕਸਰ ਧੋਵੋ** ਅਤੇ ਘੱਟੋ ਘੱਟ 20 ਸਕਿੰਟਾਂ ਲਈ ਸਾਬਣ ਤੇ ਗਰਮ ਪਾਣੀ ਨਾਲ ਧੋਵੋ ਤੇ ਖੰਘਣ ਜਾਂ ਛਿੱਕਣ ਮਹੱਤਵਪੂਰਨ ਹਮੇਸ਼ਾਂ ਹੀ ਧੋਵੋ। ਜੇਕਰ ਤੁਹਾਡੇ ਹੱਥ ਗੰਦੇ ਵਿਖਾਈ ਨਾ ਦਿੰਦੇ ਹੋਣ ਤਾਂ ਅਲਕੋਹਲ ਵਾਲਾ ਹੈਂਡ ਕਲੀਨਰ ਵੀ ਕੰਮ ਕਰ ਸਕਦਾ ਹੈ। ਆਪਣੇ ਆਪ ਨੂੰ ਫਲ੍ਹ ਤੋਂ ਬਚਾਉਂਣ ਦੇ ਸਭ ਤੋਂ ਚੰਗੇ ਤਰੀਕਿਆਂ ‘ਚੋਂ ਇਹ ਇਕ ਤਰੀਕਾ ਹੈ।
- ਖੰਘਣ ਦੀਆਂ ਚੰਗੀਆਂ ਆਦਤਾਂ ਵਰਤੋ**। ਜਦੋਂ ਤੁਸੀਂ ਖੰਘੋ ਜਾਂ ਛਿੱਕ ਮਾਰੋ ਤਾਂ ਆਪਣਾਂ ਮੂੰਹ ਅਤੇ ਨੱਕ ਕਿਸੇ ਟਿਸੂ ਪੇਪਰ ਨਾਲ ਢੱਕ ਲਵੋ, ਜਾਂ ਜੇਕਰ ਤੁਹਾਡੇ ਕੈਲ ਟਿਸੂ ਪੇਪਰ ਨਾ ਹੋਵੇ ਤਾਂ ਆਪਣੀ ਬਾਂਹ ਦੇ ਉਪਰਲੇ ਹਿੱਸੇ ‘ਚ ਖੰਘ ਲਵੋ। ਵਰਤੋ ਹੋਏ ਟਿਸੂ ਪੇਪਰ ਨੂੰ ਝਟਪਟ ਗਾਰਬੇਜ ‘ਚ ਸੁੱਟ ਦਿਓ ਅਤੇ ਆਪਣੇ ਹੱਥ ਧੋ ਲਵੋ।
- ਜੇਕਰ ਤੁਸੀਂ ਬਿਮਾਰ ਹੋ ਤਾਂ ਘਰ ਠਹਿਰੋ** ਤਾਂ ਕਿ ਇਹ ਯਕੀਨੀ ਹੋਵੇ ਕਿ ਤੁਹਾਨੂੰ ਲੋੜੀਂਦਾ ਆਰਾਮ ਮਿਲਦਾ ਹੈ ਅਤੇ ਤੁਸੀਂ ਆਪਣੇ ਜ਼ਰਾਸੀਮ ਦੂਜਿਆਂ ‘ਚ ਨਹੀਂ ਫੈਲਾ ਰਹੋ।
- ਜਿਹੜੇ ਲੱਕ ਬੀਮਾਰ ਹਨ ਉਨ੍ਹਾਂ ਤੋਂ ਦੂਰ ਰਹੋ**। ਤੁਹਾਨੂੰ ਖਾਸ ਤੌਰ ‘ਤੇ ਫਲ੍ਹ ਨਾਲ ਬੀਮਾਰ ਹੋਏ ਲੋਕਾਂ ਤੋਂ ਘੱਟੋ ਘੱਟ ਤਿੰਨ ਫੁੱਟ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
- ਕੋਸ਼ਿਸ਼ ਕਰੋ ਕਿ ਤੁਸੀਂ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਨਾ ਛੁਹੋ**। ਜ਼ਰਾਸੀਮਾਂ ਨੂੰ ਫੈਲਾਉਂਣ ਦਾ ਇਹ ਆਮ ਤਰੀਕਾ ਹੈ।
- ਜਨਤਕ ਇਕੱਠਾਂ ਜਾਂ ਭੀੜ ‘ਚ ਨਾ ਜਾਵੋ**।
- ਜਦੋਂ ਤੁਸੀਂ ਬੀਮਾਰ ਹੋ ਅਤੇ ਬੀਮਾਰੀ ਦੂਜਿਆਂ ‘ਚ ਫੈਲਾ ਸਕਦੇ ਹੋ ਤਾਂ ਆਪਣੇ ਡਾਕਟਰ ਦੇ ਦਫਤਰ ‘ਚ ਜਾਣ ਤੋਂ ਪਹਿਲਾਂ ਉਸਨੂੰ ਫੋਨ ਕਰੋ**। ਤੁਹਾਡੇ ਡਾਕਟਰ ਦਾ ਦਫਤਰ ਤੁਹਾਨੂੰ ਇਹ ਵੀ ਦੱਸ ਸਕੇਗਾ ਕਿ ਜੇਕਰ ਫਲ੍ਹ ਜਾਂ ਫਲ੍ਹ ਵਰਗੇ ਰੋਗ-ਲੱਛਣਾਂ ਵਾਲੇ ਲੋਕਾਂ ਲਈ ਕੋਈ ਵਿਸ਼ੇਸ਼ ਕਲਿਨਿਕਾਂ ਹੈਗੀਆਂ ਹਨ ਅਤੇ ਉਹ ਕਿਥੇ ਹਨ। ਜੇਕਰ ਤੁਸੀਂ ਆਪਣੇ ਡਾਕਟਰ ਦੇ ਦਫਤਰ ਨਾਲ ਸੰਪਰਕ ਨਾ ਕਰ ਸਕਦੇ ਹੋਵੋ ਤਾਂ ਬੀ ਸੀ ਨਰਸਲਾਈਨ ਨੂੰ ਫੋਨ ਕਰੋ ਤੇ ਉਹ ਤੁਹਾਡੀ ਮਦਦ ਕਰ ਸਕਦੇ ਹੋਣਗੇ।

ਕਿਸੇ ਫਲ੍ਹ ਮਹਾਂਮਾਰੀ ਦੌਰਾਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਿਮਾਰ ਹੋਣ ਤੋਂ ਬਚਾਉਂਣ ਲਈ ਇਹ ਚੀਜ਼ਾਂ ਹੋਰ ਵੀ ਜ਼ਿਆਦਾ ਮਹੱਤਵਪੂਰਨ ਹਨ, ਅਤੇ ਕਿਉਂਕਿ ਮੈਡੀਕਲ ਸੰਭਾਲ ਪ੍ਰਾਪਤ ਕਰਨੀ ਔਖੀ ਹੋ ਸਕਦੀ ਹੈ ਜਦੋਂ ਕਿ ਕਈ ਸਾਰੇ ਲੋਕ ਇਕ ਹੀ ਸਮੇਂ ‘ਤੇ ਬਿਮਾਰ ਹੋਣਗੇ। ਕੁਝ ਲੋਕ ਨਕਾਬ ਪਾਉਂਣੇ ਵੀ ਚੁਣ ਸਕਦੇ ਹਨ। ਇਸਦਾ ਕੋਈ ਸਬੂਤ ਨਹੀਂ ਕਿ ਕਿਸੇ ਮਹਾਂਮਾਰੀ ਦੌਰਾਨ ਨਕਾਬ ਫਲ੍ਹ ਦੇ ਫੈਲਣ ਨੂੰ ਰੋਕਣ ‘ਚ ਮਦਦ ਕਰਦੇ ਹਨ। ਜੇਕਰ ਤੁਸੀਂ ਮਹਿਸੂਸ ਕਰਦੇ ਹੋਵੋ ਕਿ ਤੁਹਾਨੂੰ ਨਕਾਬ ਪਾਉਂਣਾ ਚਾਹੀਦਾ ਹੈ ਤਾਂ ਇਸਨੂੰ ਸਹੀ ਢੰਗ ਨਾਲ ਵਰਤਣਾਂ ਚੰਗੀ ਤਰ੍ਹਾਂ ਸਿਖ ਲਵੋ, ਅਤੇ ਯਕੀਨੀ ਬਣਾਓ ਕਿ ਇਹ ਗਿੱਲਾ ਨਾ ਹੋਵੇ ਤੇ ਇਹ ਅਕਸਰ ਬਦਲੀ ਕੀਤਾ ਜਾਂਦਾ ਰਹੇ।

## ਜਨਤਕ ਇਕੱਠਾਂ ਬਾਰੇ ਕਿਵੇਂ ਹੈ?

ਤੁਹਾਡੇ ਖੇਤਰ ਦੇ ਮੈਡੀਕਲ ਹੈਲਥ ਅਫਸਰ ਨੂੰ ਫਲ੍ਹ ਦੇ ਫੈਲਣ ‘ਤੇ ਕਾਥੂ ਪਾਉਂਣ ਅਤੇ ਮਹਾਂਮਾਰੀ ਦੇ ਅਸਰ ਨੂੰ ਘੱਟ ਤੋਂ ਘੱਟ ਰੱਖਣ ‘ਚ ਮਦਦ ਕਰਨ ਵਾਸਤੇ ਵਾਧੂ ਕਾਰਵਾਈਆਂ ਕਰ ਸਕਣ ਦਾ ਅਖਤਿਆਰ ਹਾਸਲ ਹੈ। ਇੰਨ੍ਹਾਂ ‘ਚ ਸ਼ਾਮਲ ਹੈ :

- ਸਕੂਲਾਂ ਅਤੇ ਕਮਿਊਨਿਟੀ ਸੈਟਰਾਂ ਸਮੇਤ ਕਮਿਊਨਿਟੀ ਬਿਲਡਿੰਗਾਂ ਨੂੰ ਬੰਦ ਕਰਨਾਂ; ਅਤੇ
- ਗਰੁੱਪ ਈਵੈਂਟਾਂ ਅਤੇ ਜਨਤਕ ਇਕੱਠਾਂ ਨੂੰ ਕੈਂਸਲ ਕਰਨਾਂ।

ਜੇਕਰ ਇੰਨ੍ਹਾਂ ਕਾਰਵਾਈਆਂ ਦੀ ਜ਼ਰੂਰਤ ਪਵੇ ਤਾਂ ਬੀ ਸੀ ਭਰ ਦੇ ਮੈਡੀਕਲ ਹੈਲਥ ਅਫਸਰ ਇਹ ਤੈਅ ਕਰਨ ਲਈ ਮਿਲਵਰਤਨ ਕਰਨਗੇ ਕਿ ਅਜਿਹੇ ਕਦਮ ਕਰਦੇ ਉਠਾਏ ਜਾਣ ਦੀ ਲੋੜ ਹੈ।

## ਵਧੇਰੇ ਜਾਣਕਾਰੀ ਲਈ:

ਇਨਫਲੂਐਂਜ਼ਾ ਮਹਾਂਮਾਰੀ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਹੇਠ ਲਿਖੀਆਂ ਬੀ ਸੀ ਹੈਲਥਫਾਈਲਾਂ ਵੇਖੋ:

#94a [ਇਨਫਲੂਐਂਜ਼ਾ ਮਹਾਂਮਾਰੀ ਕੀ ਹੈ?](#)

#94c [ਇਨਫਲੂਐਂਜ਼ਾ ਮਹਾਂਮਾਰੀ ਦੌਰਾਨ ਸਵੈ-ਸੰਭਾਲ](#)

ਬੀ ਸੀ ਦੀ ਇਨਫਲੂਐਂਜ਼ਾ ਮਹਾਂਮਾਰੀ ਵਾਸਤੇ ਤਿਆਰੀ ਬਾਰੇ ਵਧੇਰੇ ਜਾਣਕਾਰੀ ਲਈ ਹੋਠ ਲਿਖੀਆਂ ਵੈਬਸਾਈਟਾਂ ਵੇਖੋ:

[www.health.gov.bc.ca/pandemic/index.html](http://www.health.gov.bc.ca/pandemic/index.html)

[www.bccdc.org/content.php?item=150](http://www.bccdc.org/content.php?item=150)

[www.bchealthguide.org/bcauthorities.stm](http://www.bchealthguide.org/bcauthorities.stm)



BC Centre for Disease Control

AN AGENCY OF THE PROVINCIAL HEALTH SERVICES AUTHORITY

ਬੀ.ਸੀ. ਹੈਲਥਫਾਈਲ ਦੇ ਹੋਰ ਵਿਸ਼ਿਆਂ ਲਈ ਵੇਖੋ  
[www.bchealthguide.org/healthfiles/index.stm](#), ਜਾਂ

ਆਪਣੇ ਸਥਾਨਕ ਪਥਲਿਕ ਹੈਲਥ ਮੁਨਿਟ ਜਾਓ।

ਕਿਸੇ ਰਜਿਸਟਰਡ ਨਰਸ ਨਾਲ ਗੱਲ ਕਰਨ ਲਈ, ਹਰ ਰੋਜ਼

24-ਘੰਟੇ ਵੱਡੀ ਬੀ.ਸੀ. ਨਰਸਲਾਈਨ ਨੂੰ ਹੋਠ ਲਿਖੇ ਨੰਬਰਾਂ ਤੇ ਫੋਨ ਕਰੋ:

• ਗ੍ਰੇਟਰ ਵੈਨਕੂਵਰ ਵਿਚ, 604-215-4700 ‘ਤੇ ਫੋਨ ਕਰੋ

• ਬੀ.ਸੀ. ਵਿਚ ਟੋਲ-ਫਰੀ ਨੰਬਰ 1-866-215-4700 ‘ਤੇ ਫੋਨ ਕਰੋ

• ਬੋਲੇ ਘੰਟੇ ਸੁਣਨ ਵਾਲੇ ਵਿਅਕਤੀ, 1-866-889-4700 ‘ਤੇ ਫੋਨ ਕਰਨ

• ਫਾਰਮਾਸਿਸਟ ਹਰ ਰੋਜ਼ ਸ਼ਾਮ ਦੇ 5 ਵਜੇ ਤੋਂ ਸਵੇਰ ਦੇ 9 ਵਜੇ ਤੱਕ ਉਪਲਬਧ

• ਬੋਨਤੀ ਕਰਨ ‘ਤੇ ਤਰਜਮੇ ਦੀਆਂ ਸੇਵਾਵਾਂ 130 ਤੋਂ ਵੱਧ ਜ਼ਬਾਨਾਂ ਵਿਚ ਉਪਲਬਧ ਹਨ।

[www.bchealthguide.org](#) ‘ਤੇ ਬੀ.ਸੀ. ਹੈਲਥ ਗਾਈਡ ਆਨਲਾਈਨ ਵੇਖੋ – ਦੁਨੀਆ ਭਰ ਦੀ ਸਿਹਤ ਸਬੰਧੀ ਜਾਣਕਾਰੀ ਜਿਸ ‘ਤੇ ਤੁਸੀਂ ਭਰੋਸਾ ਕਰ ਸਕਦੇ ਹੋ।